

ਸੁਨਾਮੀ ਦੌਰਾਨ ਸੁਰੱਖਿਅਤ ਫ਼ੈਸਲੇ ਲਓ

ਚੇਤਾਵਨੀਆਂ ਨੂੰ ਜਾਣੋ

- ਸਲਾਹ - ਸੂਚਿਤ ਰਹੋ
- ਐਮਰਜੈਂਸੀ ਚੇਤਾਵਨੀ - ਉਸ ਖੇਤਰ ਤੋਂ ਦੂਰ ਰਹੋ
- ਐਮਰਜੈਂਸੀ ਚੇਤਾਵਨੀ - ਜਗ੍ਹਾ ਖ਼ਾਲੀ ਕਰੋ
- ਸਲਾਹ - ਹਾਲਾਤਾਂ 'ਤੇ ਨਜ਼ਰ ਰੱਖੋ
- ਸਲਾਹ - ਘਟਿਆ ਹੋਇਆ ਖ਼ਤਰਾ ਸਾਵਧਾਨੀ ਨਾਲ ਵਾਪਸੀ

ਸੁਰੱਖਿਅਤ ਢੰਗ ਨਾਲ ਕਾਰਵਾਈ ਕਰੋ

ਸੁਨਾਮੀ ਚੇਤਾਵਨੀ ਵਿੱਚ ਦਿੱਤੀਆਂ ਗਈਆਂ ਸਾਰੀਆਂ ਸਲਾਹਾਂ ਦੀ ਪਾਲਣਾ ਕਰੋ:

ਐਮਰਜੈਂਸੀ ਚੇਤਾਵਨੀ - ਇਸ ਖੇਤਰ ਤੋਂ ਦੂਰ ਰਹੋ ਲਈ - ਪਾਣੀ ਤੋਂ ਬਾਹਰ ਨਿਕਲੋ ਅਤੇ ਸਮੁੰਦਰ ਨਾਲ ਜੁੜੇ ਜਲ ਮਾਰਗਾਂ ਅਤੇ ਤੱਟਵਰਤੀ ਖੇਤਰਾਂ ਤੋਂ ਦੂਰ ਚਲੇ ਜਾਓ।

ਐਮਰਜੈਂਸੀ ਚੇਤਾਵਨੀ - ਜਗ੍ਹਾ ਖ਼ਾਲੀ ਕਰੋ ਲਈ - ਜ਼ਮੀਨ ਵੱਲ ਘੱਟੋ-ਘੱਟ 1 ਕਿਲੋਮੀਟਰ ਅੰਦਰ ਚਲੇ ਜਾਓ। ਜੇਕਰ ਤੁਸੀਂ ਛੱਡ ਕੇ ਨਹੀਂ ਜਾ ਸਕਦੇ, ਤਾਂ ਕਿਸੇ ਮਜ਼ਬੂਤ ਇਮਾਰਤ ਵਿੱਚ ਚਲੇ ਜਾਓ, ਜੋ ਆਮ ਸਮੁੰਦਰੀ ਤਲ ਤੋਂ ਘੱਟੋ-ਘੱਟ 10 ਮੀਟਰ ਉੱਚੀ ਹੈ।

ਆਪਣੀ ਸੁਨਾਮੀ ਤੋਂ ਬਾਹਰ ਨਿਕਲਣ ਦੀ ਯੋਜਨਾ ਦਾ ਪਾਲਣ ਕਰੋ

- ਆਪਣੇ ਸੁਰੱਖਿਅਤ ਖੇਤਰ ਵੱਲ ਪੈਦਲ ਚੱਲੋ; ਗੱਡੀ ਨਾ ਚਲਾਓ ਕਿਉਂਕਿ ਬਹੁਤ ਜ਼ਿਆਦਾ ਭੀੜ ਕਾਰਨ ਸੜਕਾਂ 'ਤੇ ਆਵਾਜਾਈ ਬੰਦ ਹੋ ਸਕਦੀ ਹੈ।
- ਆਪਣੀ ਐਮਰਜੈਂਸੀ ਕਿੱਟ ਆਪਣੇ ਨਾਲ ਲੈ ਕੇ ਜਾਓ।
- ਯਕੀਨੀ ਬਣਾਓ ਕਿ ਤੁਹਾਡੇ ਗੁਆਂਢੀ, ਪਰਿਵਾਰ ਅਤੇ ਦੋਸਤ ਮੌਜੂਦਾ ਚੇਤਾਵਨੀਆਂ ਤੋਂ ਜਾਣੂ ਹਨ।
- ਤਾਜ਼ਾ ਜਾਣਕਾਰੀਆਂ ਲਈ ਆਪਣੇ ਸਥਾਨਕ ਰੇਡੀਓ ਅਤੇ ਟੀਵੀ ਨੂੰ ਸੁਣੋ।

ਜੇਕਰ ਤੁਹਾਨੂੰ ਸੁਨਾਮੀ ਪ੍ਰਭਾਵਿਤ ਇਲਾਕੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ

ਮੌਸਮ ਵਿਗਿਆਨ ਬਿਊਰੋ ਸੁਨਾਮੀ ਦਾ ਖ਼ਤਰਾ ਖ਼ਤਮ ਹੋਣ 'ਤੇ ਸੁਨਾਮੀ ਚੌਕਸੀ ਰੱਦ ਕਰਨ ਜਾਂ ਸੁਨਾਮੀ ਚੇਤਾਵਨੀ ਰੱਦ ਕਰਨ ਬਾਰੇ ਜਾਣਕਾਰੀ ਜਾਰੀ ਕਰੇਗਾ।

NSW SES ਇੱਕ ਸਲਾਹ ਜਾਰੀ ਕਰੇਗੀ: ਜਦੋਂ ਪ੍ਰਭਾਵਿਤ ਖੇਤਰ ਵਿੱਚ ਵਾਪਸ ਜਾਣਾ ਸੁਰੱਖਿਅਤ ਹੋਵੇ ਤਾਂ ਸਾਵਧਾਨੀ ਨਾਲ ਵਾਪਸ ਜਾਓ।



ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਸਹਾਇਤਾ ਦੀ ਲੋੜ ਹੈ ਤਾਂ NSW SES ਨੂੰ 132 500 'ਤੇ ਫ਼ੋਨ ਕਰੋ ਜਾਂ ਜੇਕਰ ਤੁਸੀਂ ਜਾਨਲੇਵਾ ਸਥਿਤੀ ਵਿੱਚ ਹੋ ਤਾਂ ਦ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ।

ਜਾਨ-ਲੇਵਾ ਸਥਿਤੀਆਂ ਵਿੱਚ
ਦ੍ਰਿਪਲ ਜ਼ੀਰੋ (000) ਨੂੰ
ਫ਼ੋਨ ਕਰੋ

ਹੜ੍ਹ, ਤੂਫ਼ਾਨ ਅਤੇ ਸੁਨਾਮੀ ਲਈ ਐਮਰਜੈਂਸੀ
ਵਿੱਚ ਸਹਾਇਤਾ ਵਾਸਤੇ NSW SES ਨੂੰ
132 500 'ਤੇ ਫ਼ੋਨ ਕਰੋ।

www.ses.nsw.gov.au/languages

